

# Visit of External Affairs Minister Dr. S. Jaishankar to Kuwait (June 9-11, 2021)

June 08, 2021

## ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਵੱਲੋਂ ਕੁਵੈਤ ਦਾ ਦੌਰਾ (9-11 ਜੂਨ, 2021)

8 ਜੂਨ, 2021

ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਕੁਵੈਤ ਰਾਜ ਦੇ ਵਿਦੇਸ਼ ਮੰਤਰੀ ਅਤੇ ਕੈਬਨਿਟ ਮਾਮਲਿਆਂ ਬਾਰੇ ਰਾਜ ਮੰਤਰੀ ਮਹਾਮਹਿਮ ਸ਼ੇਖ (ਡਾ.) ਅਹਿਮਦ ਨਾਸਰ ਅਲ-ਮੁਹੰਮਦ ਅਲ-ਸਬਾਹ ਦੇ ਸੱਦੇ 'ਤੇ 9 - 11 ਜੂਨ 2021 ਨੂੰ ਕੁਵੈਤ ਜਾਣਗੇ। ਵਿਦੇਸ਼ ਮੰਤਰੀ ਵਜੋਂ ਇਹ ਉਨ੍ਹਾਂ ਵੱਲੋਂ ਕੁਵੈਤ ਦਾ ਪਹਿਲਾ ਦੌਰਾ ਹੋਵੇਗਾ। ਇਸ ਦੌਰੇ ਦੌਰਾਨ ਉਹ ਉੱਚ ਪੱਧਰੀ ਬੈਠਕਾਂ ਕਰਨਗੇ ਅਤੇ ਕੁਵੈਤ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੰਧਤ ਕਰਨਗੇ। ਉਹ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਕੁਵੈਤ ਦੇ ਮਹਾਮਹਿਮ ਆਮੀਰ ਲਈ ਇਕ ਨਿੱਜੀ ਪੱਤਰ ਵੀ ਲੈਕੇ ਜਾਣਗੇ।

ਸਾਲ 2021-22 ਭਾਰਤ ਅਤੇ ਕੁਵੈਤ ਦਰਮਿਆਨ ਕੂਟਨੀਤਕ ਸੰਬੰਧ ਸਥਾਪਤ ਹੋਣ ਦੀ 60ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ। ਰਵਾਇਤੀ ਤੌਰ 'ਤੇ ਭਾਰਤ ਅਤੇ ਕੁਵੈਤ ਦਰਮਿਆਨ ਨਿੱਘੇ ਅਤੇ ਨੇੜਲੇ ਰਹੇ ਦੁਵੱਲੇ ਸਬੰਧਾਂ ਦੀ ਵਿਸ਼ੇਸ਼ਤਾ ਮਜ਼ਬੂਤ ਲੋਕ-ਪੱਧਰੀ ਸਬੰਧ ਹਨ। ਕੁਵੈਤ ਵਿੱਚ ਤਕਰੀਬਨ 10 ਲੱਖ ਭਾਰਤੀ ਰਹਿੰਦੇ ਹਨ। ਭਾਰਤ ਕੁਵੈਤ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ ਅਤੇ ਕੁਵੈਤ ਭਾਰਤ ਲਈ ਤੇਲ ਦਾ ਵੱਡਾ ਸਪਲਾਇਰ ਹੈ।

ਹਾਲੀਆ ਹਵਾਤਿਆਂ ਵਿੱਚ ਭਾਰਤ ਵਿੱਚ COVID -19 ਦੀ ਦੂਜੀ ਲਹਿਰ ਨਾਲ ਨਜਿੱਠਣ ਵਿੱਚ ਸਹਾਇਤਾ ਦੇਣ ਲਈ ਕੁਵੈਤ ਸਰਕਾਰ ਹਵਾਈ / ਸਮੁੰਦਰੀ ਪੁੱਲ ਸਥਾਪਤ ਕਰਨ ਸਮੇਤ ਭਾਰਤ ਨੂੰ ਤਰਲ ਮੈਡੀਕਲ ਆਕਸੀਜਨ ਦੀ ਲਗਾਤਰ ਭਰੋਸੇਮੰਦ ਸਪਲਾਈ ਨੂੰ ਯਕੀਨੀ ਬਣਾਉਣ ਦੇ ਮਾਮਲੇ 'ਚ ਅੱਗੇ ਅੱਗੇ ਰਹੀ ਹੈ।

ਇਸ ਤੋਂ ਪਹਿਲਾਂ ਕੁਵੈਤ ਰਾਜ ਦੇ ਵਿਦੇਸ਼ ਮੰਤਰੀ ਅਤੇ ਕੈਬਨਿਟ ਮਾਮਲਿਆਂ ਬਾਰੇ ਰਾਜ ਮੰਤਰੀ ਮਹਾਮਹਿਮ ਸ਼ੇਖ (ਡਾ.) ਅਹਿਮਦ ਨਸੀਰ ਅਲ-ਮੁਹੰਮਦ ਅਲ-ਸਬਾਹ 17-18 ਮਾਰਚ 2021 ਨੂੰ ਭਾਰਤ ਦਾ ਦੌਰਾ ਕਰ ਚੁੱਕੇ ਸਨ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਨੇ ਵਿਦੇਸ਼ ਮੰਤਰੀ ਪੱਧਰ 'ਤੇ ਸਾਂਝਾ ਕਮਿਸ਼ਨ ਬਣਾਉਣ ਉੱਤੇ ਸਹਿਮਤੀ ਦਿੱਤੀ ਸੀ।

ਨਵੀਂ ਦਿੱਲੀ

8 ਜੂਨ, 2021

DISCLAIMER: This is an approximate translation. The original is available in English on MEA's website and may be referred to as the official press release.